

15 ਮਈ, 2020

ਪਿਆਰੇ ਮਾਤਾ- ਪਿਤਾ/ ਗ਼ਾਰਡੀਅਨ ਅਤੇ ਵਿਦਿਆਰਥੀ

ਵਿਸ਼ਾ: ਕੋਵਿਡ 19 ਸੰਬੰਧੀ ਜਾਣਕਾਰੀ ਬੁਲਟਿਨ

ਅੱਜ ਜਿਵੇਂ ਕਿ ਸੂਬੇ ਵੱਲੋਂ ਐਲਾਨ ਕੀਤਾ ਗਿਆ ਹੈ, ਆਪਣੇ ਡਿਸਟ੍ਰਿਕਟ ਵੱਲੋਂ ਭੀ 1 ਜੂਨ, 2020 ਤੋਂ ਦੁਬਾਰਾ ਕਲਾਸ ਵਿੱਚ ਸਿੱਖਿਆ ਸੰਬੰਧੀ ਨਿਰਦੇਸ਼ ਦਿੱਤੇ ਜਾਣਗੇ। ਅਸੀਂ ਇਹ ਗੱਲ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦੇ ਹਾਂ ਕਿ ਸਿੱਖਿਆ ਵਿੱਚ ਆਈ ਇਸ ਤਬਦੀਲੀ ਨੂੰ ਅਪਣਾਉਣਾ ਪਰਿਵਾਰਾਂ ਲਈ ਉਹਨਾਂ ਦੀ ਇੱਛਾ ਤੇ ਨਿਰਭਰ ਕਰਦਾ ਹੈ, ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਮਿਆਂ ਦੇ ਬੱਚਿਆਂ ਦੀ ਸੰਭਾਲ ਸੰਬੰਧੀ ਸਹਾਇਤਾ ਅਤੇ ਦੂਰ ਤੋਂ ਦਿੱਤੀ ਜਾਂਦੀ (ਰਿਮੋਟ) ਸਿੱਖਿਆ ਪਹਿਲਾਂ ਵਾਂਗ ਜਾਰੀ ਰਹੇਗੀ। ਅਸੀਂ ਇਸ ਸੰਬੰਧੀ ਸਿੱਖਿਆ ਮਹਿਕਮੇ ਅਤੇ ਸੂਬਾਈ ਸਿਹਤ ਅਫਸਰ ਪਾਸੋਂ ਦਿਸ਼ਾ ਨਿਰਦੇਸ਼ ਲਗਾਤਾਰ ਪ੍ਰਾਪਤ ਕਰਦੇ ਰਹਾਂਗੇ। ਹਮੇਸ਼ਾਂ ਦੀ ਤਰ੍ਹਾਂ ਅਸੀਂ ਆਪਣੇ ਵਿਦਿਆਰਥੀਆਂ, ਸਟਾਫ਼ ਅਤੇ ਪਰਿਵਾਰਾਂ ਦੀ ਸਿਹਤ ਅਤੇ ਸੁਰੱਖਿਆ ਲਈ ਵਚਨਬੱਧ ਰਹਾਂਗੇ। ਪਿਛਲੇ ਦੋ ਮਹੀਨਿਆਂ ਦੀ ਤਰ੍ਹਾਂ ਅੱਗੋਂ ਭੀ ਅਸੀਂ ਡਾਕਟਰ ਬੇਨੀ ਹੈਨਰੀ ਅਤੇ ਵਰਕ ਸੇਫ਼ ਬੀ ਸੀ ਵੱਲੋਂ ਦਿੱਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਰਜ ਵਿਧੀ ਦੀ ਪਾਲਣਾ ਕਰਦੇ ਰਹਾਂਗੇ। ਆਉਣ ਵਾਲੇ ਕੁਝ ਹਫ਼ਤਿਆਂ ਦੌਰਾਨ ਅਸੀਂ ਸੂਬਾਈ ਯੋਜਨਾ ਨੂੰ ਲਾਗੂ ਕਰਨ ਲਈ ਸਕੂਲ ਸਟਾਫ਼ ਨਾਲ ਮਿਲਕੇ ਕੰਮ ਕਰਾਂਗੇ। ਸੂਬਾਈ ਯੋਜਨਾ ਸੰਬੰਧੀ ਵਿਸਤਾਰ ਪੂਰਵਕ ਜਾਣਕਾਰੀ ਤੁਸੀਂ ਇੱਥੇ (Here) ਪ੍ਰਾਪਤ ਕਰ ਸਕਦੇ ਹੋ।

ਅਸੀਂ ਸਾਰਿਆ ਨੇ ਇਹ ਦੇਖਿਆ ਹੈ ਕਿ ਸਾਡੇ ਸੂਬੇ ਵਿੱਚ ਕੋਵਿਡ 19 ਨਾਲ ਸੰਘਰਸ਼ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਪਰਿਵਾਰਾਂ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਕਲਾਸਾਂ ਵਿੱਚ ਪੜ੍ਹਾਈ ਅੱਗੇ ਦਿੱਤੇ ਕਾਰਨਾਂ ਕਰਕੇ ਦੁਬਾਰਾ ਸ਼ੁਰੂ ਹੋ ਰਹੀ ਹੈ:

- ਕੇਸਾਂ ਦੀ ਗਿਣਤੀ ਅਤੇ ਬੀ ਸੀ ਦੇ ਸਿਹਤ ਪ੍ਰਬੰਧ ਉੱਪਰ ਪੈਣ ਵਾਲੇ ਅਸਰ ਵਿੱਚ ਕਮੀ
- ਕਮਜ਼ੋਰ ਵਿਦਿਆਰਥੀਆਂ ਦੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਕਰਕੇ ਸਕੂਲ ਖੋਲ੍ਹੇ ਜਾਣੇ ਜ਼ਰੂਰੀ
- ਬੀ ਸੀ ਨੂੰ ਦੁਬਾਰਾ ਖੋਲ੍ਹੇ ਜਾਣ ਦੀ ਯੋਜਨਾ ਵਿੱਚ ਸਕੂਲਾਂ ਦੀ ਇੱਕ ਅਹਿਮ ਭੂਮਿਕਾ - ਸਕੂਲਾਂ ਦਾ ਹੁਣ ਖੁੱਲ੍ਹਣਾ ਸਤੰਬਰ ਵਿੱਚ ਸਕੂਲ ਖੋਲ੍ਹਣ ਲਈ ਦਿਸ਼ਾ ਨਿਰਧਾਰਕ

ਅਸੀਂ ਜਾਣਦੇ ਹਾਂ ਕਿ ਆਉਣ ਵਾਲੇ ਕੁਝ ਹਫ਼ਤੇ ਵਿਦਿਆਰਥੀਆਂ, ਸਟਾਫ਼, ਅਤੇ ਪਰਿਵਾਰਾਂ ਲਈ ਹੋਰ ਭੀ ਚੁਣੌਤੀਪੂਰਨ ਹੋਣਗੇ। ਅਸੀਂ ਇਹ ਸਮਝਦੇ ਹਾਂ ਕਿ ਸਕੂਲਾਂ ਵਿੱਚ ਅੰਸ਼ਿਕ ਰੂਪ ਵਿੱਚ ਵਾਪਸੀ ਦੀ ਇਹ ਤਬਦੀਲੀ ਜਿਲੇ ਭਰ ਦੇ ਵਿਦਿਆਰਥੀਆਂ ਵਿੱਚ ਉਤੇਜਨਾ ਅਤੇ ਤਣਾਉ ਉਤਪੰਨ ਕਰੇਗੀ। ਕੁਝ ਮਾਪੇ ਡਰ ਕਰਕੇ ਆਪਣੇ ਵਿਦਿਆਰਥੀਆਂ ਨੂੰ ਘਰ ਰੱਖਣਾ ਚਾਹੁੰਦੇ ਹਾਂ। ਅਸੀਂ ਤੁਹਾਡੀ ਗੱਲ ਸੁਣਦੇ ਹਾਂ। ਅਸੀਂ ਤੁਹਾਡੀ ਸਹਾਇਤਾ ਕਰਦੇ ਹਾਂ। ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਭੀ ਤੁਹਾਡਾ ਪਰਿਵਾਰ ਤਿਆਰ ਹੋਵੇ ਇਹ ਵਿਵਸਥਾ ਤੁਹਾਡੇ ਲਈ ਮੌਜੂਦ ਹੈ। ਸਾਡਾ ਸਟਾਫ਼ ਪਿਛਲੇ ਕਈ ਹਫ਼ਤਿਆਂ ਤੋਂ ਸਕੂਲਾਂ ਵਿੱਚ ਸਿਹਤ ਅਤੇ ਸੁਰੱਖਿਆ ਸੰਬੰਧੀ ਯੋਜਨਾ ਦੀ ਕਾਰਜ ਵਿਧੀ ਬਣਾਉਣ ਅਤੇ ਨਿਯਮ ਨਿਰਧਾਰਿਤ ਕਰਨ ਵਿੱਚ ਲੱਗਿਆ ਹੋਇਆ ਹੈ। ਇਸ ਸਮੇਂ ਜੋ ਪ੍ਰਬੰਧ ਲਾਗੂ ਕੀਤਾ ਗਿਆ ਹੈ ਉਹ ਅੱਗੋਂ ਸਕੂਲਾਂ ਵਿੱਚ ਭੀ ਸਫਲ ਸਿੱਧ ਹੋਵੇਗਾ। ਅਸੀਂ ਇਸੇ ਰਫ਼ਤਾਰ ਤੇ ਚੱਲਦੇ ਹੋਏ ਤੀਸਰੀ ਸਟੇਜ ਵਿੱਚ ਦਾਖਲ ਹੋਵਾਂਗੇ। ਸਾਡੇ ਵਿਦਿਆਰਥੀਆਂ ਦਾ ਸਕੂਲਾਂ ਵਿੱਚ ਮੁੜ ਤੋਂ ਪੜ੍ਹਾਈ ਸ਼ੁਰੂ ਕਰਨ ਲਈ ਉਹਨਾਂ ਦਾ ਸੁਆਗਤ ਕਰਨ ਲਈ ਤਿਆਰ ਰਹੋ।

ਤੀਸਰੀ ਸਟੇਜ ਦੇ ਨਿਰਧਾਰਕ ਅਸੂਲ

ਇੱਥੇ ਮੈਂ ਅੱਗੇ ਵਧਣ ਲਈ ਨਿਰਧਾਰਕ ਅਸੂਲਾਂ ਨੂੰ ਉਤਾਰਨਾ ਚਾਹੁੰਦਾ ਹਾਂ।

1. ਸਾਰੇ ਵਿਦਿਆਰਥੀਆਂ, ਪਰਿਵਾਰਾਂ ਅਤੇ ਕਰਮਚਾਰੀਆਂ ਲਈ ਇੱਕ ਸਿਹਤਮੰਦ ਅਤੇ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨਾ
2. ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਮਿਆਂ ਦੇ ਬੱਚਿਆਂ ਦੀ ਸਾਂਭ ਸੰਭਾਲ ਵਿੱਚ ਸਹਾਇਤਾ
3. ਕਮਜ਼ੋਰ ਵਿਦਿਆਰਥੀਆਂ ਲਈ ਵਿਸ਼ੇਸ਼ ਸਹਾਇਤਾ
4. ਸਾਰੇ ਵਿਦਿਆਰਥੀਆਂ ਲਈ ਸਿੱਖਿਆ ਨੂੰ ਨਿਰੰਤਰ ਜਾਰੀ ਰੱਖਣਾ

ਤੀਸਰੀ ਸਟੇਜ ਦੀਆਂ ਉਮੀਦਾਂ

| ਗਰੇਡ ਲੈਵਲ   | ਕੁੱਲ ਦਿਨ            | ਕੁੱਲ ਪ੍ਰਤੀਸ਼ਤ |
|-------------|---------------------|---------------|
| K - ਗਰੇਡ 5. | 2-3 ਦਿਨ ਹਰ ਹਫ਼ਤੇ    | 50% ਗਰੇਡ      |
| 6-7.        | ਹਫ਼ਤੇ ਵਿੱਚ ਇੱਕ ਦਿਨ. | 20%           |
| ਗਰੇਡ 8- 12. | ਹਫ਼ਤੇ ਵਿੱਚ ਇੱਕ ਦਿਨ. | 20%           |

ਤੀਸਰੀ ਸਟੇਜ ਦੀ ਯੋਜਨਾ ਬਣਾਉਣ ਲਈ ਜਾਣਕਾਰੀ ਇਕੱਤਰ ਕਰਨਾ

ਅਗਲੇ ਹਫ਼ਤੇ ਡਿਸਟ੍ਰਿਕਟ ਵੱਲੋਂ ਤੀਸਰੀ ਸਟੇਜ ਦੀ ਯੋਜਨਾ ਬਣਾਉਣ ਲਈ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਡਿਸਟ੍ਰਿਕਟ ਵੱਲੋਂ ਪਰਿਵਾਰਾਂ ਨਾਲ ਇਹ ਜਾਨਣ ਲਈ ਸੰਪਰਕ ਸਥਾਪਿਤ ਕੀਤਾ ਜਾਵੇਗਾ ਕਿ ਕਿੰਨੇ ਵਿਦਿਆਰਥੀ ਕਲਾਸ ਵਿੱਚ ਪੜ੍ਹਨ ਲਈ ਵਾਪਿਸ ਪਰਤਣਗੇ। ਕਿਰਪਾ ਕਰਕੇ ਜ਼ਰੂਰੀ ਜਾਣਕਾਰੀ ਨਿਸ਼ਚਿਤ ਸਮਾਂ ਸੀਮਾ (ਡੈੱਡਲਾਈਨ) ਸਮਾਪਤ ਹੋਣ ਤੋਂ ਪਹਿਲਾਂ ਭੇਜੀ ਜਾਵੇ। ਸਾਰੇ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਿਹਤ, ਸੁਰੱਖਿਆ ਅਤੇ ਸਿੱਖਿਆ ਸੰਬੰਧੀ ਲੋੜਾਂ ਨੂੰ ਲਗਾਤਾਰ ਪੂਰਿਆਂ ਕਰਨ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ।

ਅਸੀਂ ਨਿਰੰਤਰ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ ਤੇ ਤੁਹਾਡੇ ਨਾਲ ਇਸ ਨੂੰ ਸਾਂਝਾ ਕਰਦੇ ਰਹਾਂਗੇ। ਤੀਸਰੀ ਸਟੇਜ ਨੂੰ ਲਾਗੂ ਕਰਨ ਤੋਂ ਪਹਿਲਾਂ ਅਸੀਂ 22 ਮਈ ਨੂੰ ਤੁਹਾਡੇ ਨਾਲ ਹੋਰ ਜਾਣਕਾਰੀ ਸਾਂਝੀ ਕਰਾਂਗੇ। ਅਸੀਂ ਜਾਣਦੇ ਹਾਂ ਕਿ ਪਰਿਵਾਰਾਂ ਦੇ ਇਸ ਸੰਬੰਧ ਵਿੱਚ ਬਹੁਤ ਸਾਰੇ ਸੁਆਲ ਹੋਣਗੇ। ਅਸੀਂ ਇਹਨਾਂ ਦੇ ਉੱਤਰ ਲੱਭਣ ਲਈ ਲੱਗੇ ਹੋਏ ਹਾਂ ਤੁਹਾਨੂੰ ਉਡੀਕ ਕਰਨ ਦੀ ਬੇਨਤੀ ਕਰਦੇ ਹਾਂ।

ਚੌਥੀ ਸਟੇਜ ਦੀ ਨਿਰੰਤਰਤਾ

ਇਸ ਹਫ਼ਤੇ ਸਾਡੇ ਡਿਸਟ੍ਰਿਕਟ ਨੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਮਿਆਂ ਦੇ ਵਧੇਰੇ ਬੱਚਿਆਂ ਦਾ ਸੁਆਗਤ ਕੀਤਾ। ਹੁਣ ਅਸੀਂ ਜਿਲੇ ਭਰ ਵਿੱਚ 400 ਦੇ ਕਰੀਬ ਬੱਚਿਆਂ ਦੀ ਸਹਾਇਤਾ ਕਰ ਰਹੇ ਹਾਂ। ਇਸ ਸਹਿਜ ਪਰਿਵਰਤਨ ਲਈ ਅਸੀਂ ਸਾਰੇ ਵਿਦਿਆਰਥੀਆਂ, ਉਹਨਾਂ ਦੇ ਪਰਿਵਾਰਾਂ ਅਤੇ ਸਟਾਫ਼ ਦਾ ਧੰਨਵਾਦ ਕਰਦੇ ਹਾਂ। ਅਗਲੇ ਹਫ਼ਤੇ ਅਸੀਂ ਭਿੰਨ ਭਿੰਨ ਲੋੜਾਂ ਵਾਲੇ ਵਿਦਿਆਰਥੀਆਂ ਲਈ ਵਿਅਕਤੀਗਤ ਸਹਾਇਤਾ ਪ੍ਰਦਾਨ ਕਰਾਂਗੇ। ਸਾਡੇ ਅਧਿਆਪਕ ਅਤੇ ਸਟਾਫ਼ ਦੂਰ ਤੋਂ ਪ੍ਰਦਾਨ ਕੀਤੀ ਜਾਂਦੀ (ਰਿਮੋਟ) ਸਿੱਖਿਆ ਅਤੇ ਸਿਹਤ ਅਤੇ ਸੁਰੱਖਿਆ ਸੰਬੰਧੀ ਸਹਾਇਤਾ ਪ੍ਰਦਾਨ ਕਰਦੇ ਰਹਿਣਗੇ।

ਕਿਰਪਾ ਕਰਕੇ ਆਉਣ ਵਾਲੇ ਲੱਗ ਵੀਕਐਂਡ ਤੇ ਕੁਝ ਸਮਾਂ ਆਪਣੇ ਪਰਿਵਾਰਾਂ ਨਾਲ ਬਿਤਾਉਣਾ। ਤੁਹਾਡੇ ਸਹਿਯੋਗ ਲਈ ਧੰਨਵਾਦ।  
ਤੰਦਰੁਸਤ ਅਤੇ ਚੜਦੀ ਕਲਾ ਵਿੱਚ ਰਹਿਣਾ।

Sincerely,



Gord Stewart

Superintendent of Schools